

ਬਾਲਗ਼ ਸੁਰੱਖਿਅਕ ਸੇਵਾਵਾਂ (APS) ਸਬੰਧੀ ਪੜਤਾਲ ਤੱਥ ਸੀਟ

Adult Protective Services (APS) Investigations Fact Sheet

ਬਾਲਗ਼ ਸੁਰੱਖਿਅਕ ਸੇਵਾਵਾਂ (APS) ਇੱਕ ਰਿਪੋਰਟ ਦੀ ਪੜਤਾਲ ਕਰ ਰਹੀ ਹੈ ਕਿ ਤੁਸੀਂ ਕਿਸੇ ਦਾ ਸ਼ੋਸ਼ਣ ਕੀਤਾ ਹੋ ਸਕਦਾ ਹੈ, ਛੱਡਿਆ ਹੋ ਸਕਦਾ ਹੈ, ਮਾਲੀ ਤੌਰ 'ਤੇ ਫ਼ਾਇਦਾ ਚੁੱਕਿਆ ਹੋ ਸਕਦਾ ਹੈ ਜਾਂ ਇੱਕ ਕਮਜ਼ੋਰ ਬਾਲਗ਼ ਨੂੰ ਨਜ਼ਰਅੰਦਾਜ਼ ਕੀਤਾ ਹੋ ਸਕਦਾ ਹੈ। ਇਹ ਦਸਤਾਵੇਜ਼ ਤੁਹਾਨੂੰ ਪੜਤਾਲ ਦੀ ਕਾਰਵਾਈ, ਤੁਹਾਡੇ ਹੱਕਾਂ ਬਾਰੇ ਅਤੇ ਹੋਰ ਜ਼ਰੂਰੀ ਜਾਣਕਾਰੀ ਬਾਰੇ ਦੱਸਦਾ ਹੈ। ਪੜਤਾਲ ਦੇ ਹਿੱਸੇ ਵਜੋਂ, APS ਰਿਕਾਰਡਾਂ ਦਾ ਜਾਇਜ਼ਾ ਲਏਗੀ ਅਤੇ ਇਲਜ਼ਾਮ (ਇਲਜ਼ਾਮਾਂ) ਬਾਰੇ ਲੋਕਾਂ ਦਾ ਇੰਟਰਵਿਊ ਕਰੇਗੀ।

ਪੜਤਾਲ ਦੇ ਸਿੱਟੇ ਕਰਕੇ ਤੁਹਾਡੇ ਲਈ ਗੰਭੀਰ
ਨਤੀਜੇ ਹੋ ਸਕਦੇ ਹਨ। ਕਿਰਪਾ ਕਰਕੇ ਇਸ ਨੂੰ ਧਿਆਨ ਨਾਲ ਪੜ੍ਹੋ।

ਤੁਹਾਡੇ ਕੇਸ ਲਈ ਨਿਯੁਕਤ ਕੀਤਾ ਗਿਆ ਪੜਤਾਲਕਰਤਾ ਹੈ:

ਉਹਨਾਂ ਨਾਲ ਇੱਥੇ ਸੰਪਰਕ ਕੀਤਾ ਜਾ ਸਕਦਾ ਹੈ:

ਮੇਰੇ ਹੱਕ ਕੀ ਹਨ?

- ਇੰਟਰਵਿਊ ਦੌਰਾਨ ਤੁਹਾਨੂੰ ਆਪਣੇ ਨਾਲ ਤੀਜੀ ਧਿਰ (ਜਿਵੇਂ ਦੇਸਤ, ਅਟਾਰਨੀ, ਯੂਨੀਅਨ ਦਾ ਨੁਮਾਇੰਦਾ, ਪਰਿਵਾਰ ਦਾ ਮੈਂਬਰ ਜਾਂ ਸਰਪ੍ਰਸਤ) ਨੂੰ ਲਿਜਾਣ ਦਾ ਹੱਕ ਹੈ।
- ਜੇ ਅੰਗ੍ਰੇਜ਼ੀ ਤੁਹਾਡੀ ਮਾਂ-ਬੋਲੀ ਨਹੀਂ ਹੈ, ਤਾਂ ਤੁਹਾਨੂੰ ਮੁਫ਼ਤ ਦੁਭਾਸ਼ੀਆ (APS ਪਰਿਵਾਰ ਦੇ ਮੈਂਬਰ ਨੂੰ ਦੁਭਾਸ਼ੀਏ ਵਜੋਂ ਕੰਮ ਕਰਨ ਦੀ ਆਗਿਆ ਨਹੀਂ ਦਿੰਦਾ) ਲੈਣ ਦਾ ਹੱਕ ਹੈ।
- ਤੁਹਾਨੂੰ ਇੰਟਰਵਿਊ ਵਿੱਚ ਹਿੱਸਾ ਨਾ ਲੈਣ, ਰੋਕਣ ਜਾਂ ਇਸ ਨੂੰ ਫਿਰ ਤੋਂ ਕਰਾਏ ਜਾਣ ਦਾ ਹੱਕ ਹੈ।
- APS ਨੂੰ ਇਲਜ਼ਾਮਾਂ ਸਬੰਧੀ ਦਸਤਾਵੇਜ਼ ਜਾਂ ਗੁਆਹ ਮੁਹੱਈਆ ਕਰਾਉਣ ਦਾ ਤੁਹਾਨੂੰ ਹੱਕ ਹੈ।

ਪੜਤਾਲ ਦੇ ਸਿੱਟੇ ਬਾਰੇ **APS** ਮੈਨੂੰ ਕਿਵੇਂ ਦੱਸੇਗੀ?

- APS ਉਹਨਾਂ ਸਬੂਤ ਦੇ ਅਧਾਰ 'ਤੇ ਫ਼ੈਸਲਾ ਕਰਦੀ ਹੈ, ਜਿਹੜੇ ਸਬੂਤ APS ਪੜਤਾਲ ਦੌਰਾਨ ਇਕੱਠੇ ਕਰਦੀ ਹੈ। APS ਇਸ ਕਿਸਮ ਦੇ ਫ਼ੈਸਲੇ ਕਰਦੀ ਹੈ:
 - ਸਬੂਤ ਨਾਲ ਸਿੱਧ ਕਰਨਾ: ਕਥਿਤ ਘਟਨਾ ਨਾ ਵਾਪਰਣ ਦੀ ਵੱਧ ਸੰਭਾਵਨਾ ਹੈ
 - ਸਬੂਤ ਨਾਲ ਸਿੱਧ ਨਾ ਹੋਣਾ: ਕਥਿਤ ਘਟਨਾ ਨਾ ਵਾਪਰਣ ਦੀ ਵੱਧ ਸੰਭਾਵਨਾ ਨਹੀਂ ਹੈ
 - ਕੋਈ ਫ਼ੈਸਲਾ ਨਾ ਕਰਨਾ: ਫ਼ੈਸਲਾ ਨਹੀਂ ਕਰ ਸਕਦੀ ਕਿ ਕਥਿਤ ਘਟਨਾ ਵਾਪਰੀ ਹੈ ਜਾਂ ਨਹੀਂ
- ਜੇ APS ਨੂੰ ਲੱਗਦਾ ਹੈ ਇਸ ਗੱਲ ਦੀ ਵੱਧ ਸੰਭਾਵਨਾ ਹੈ ਕਿ ਘਟਨਾ ਨਹੀਂ ਵਾਪਰੀ, ਤਾਂ APS ਪ੍ਰਮਾਣਿਤ ਅਤੇ ਆਮ ਡਾਕ ਰਾਹੀਂ ਪੱਤਰ ਭੇਜਕੇ ਤੁਹਾਨੂੰ ਦੱਸੇਗੀ।
- ਜੇ APS ਨੂੰ ਲੱਗਦਾ ਹੈ ਇਸ ਗੱਲ ਦੀ ਵੱਧ ਸੰਭਾਵਨਾ ਨਹੀਂ ਹੈ ਕਿ ਘਟਨਾ ਨਹੀਂ ਵਾਪਰੀ, ਤਾਂ APS ਤੁਹਾਨੂੰ ਜ਼ਬਾਨੀ ਤੌਰ 'ਤੇ ਦੱਸੇਗੀ। ਜੇ ਤੁਸੀਂ ਕਹਿੰਦੇ ਹੋ, ਤਾਂ APS ਤੁਹਾਨੂੰ ਪੱਤਰ ਮੁਹੱਈਆ ਕਰ ਸਕਦੀ ਹੈ।
- ਜੇ APS ਫ਼ੈਸਲਾ ਨਹੀਂ ਕਰ ਸਕਦੀ ਕਿ ਕਥਿਤ ਘਟਨਾ ਵਾਪਰੀ ਹੈ ਜਾਂ ਨਹੀਂ, ਤਾਂ APS ਤੁਹਾਨੂੰ ਜ਼ਬਾਨੀ ਤੌਰ 'ਤੇ ਦੱਸੇਗੀ। ਜੇ ਤੁਸੀਂ ਕਹਿੰਦੇ ਹੋ, ਤਾਂ APS ਤੁਹਾਨੂੰ ਪੱਤਰ ਮੁਹੱਈਆ ਕਰ ਸਕਦੀ ਹੈ।
- ਜੇ APS ਕੋਲ ਤੁਹਾਡਾ ਮੌਜੂਦਾ ਪਤਾ ਨਹੀਂ ਹੈ, ਤਾਂ ਉਹ ਗ਼ਲਤ ਪਤੇ 'ਤੇ ਪੱਤਰ ਭੇਜੇਗੀ ਅਤੇ ਤੁਸੀਂ ਅਹਿਮ ਅੰਤਮ-ਤਾਰੀਖ਼ਾਂ ਖੁੰਝਾ ਸਕਦੇ ਹੋ।

ਸਬੂਤ ਨਾਲ ਸਿੱਧ ਕਰਕੇ ਸਿੱਟੇ ਕੱਢਣ ਦਾ ਕੀ ਮਤਲਬ ਹੈ?

ਜੇ APS ਫ਼ੈਸਲਾ ਕਰਦੀ ਹੈ ਕਿ ਸ਼ੋਸ਼ਣ, ਲਾਪਰਵਾਹੀ, ਛੱਡਣਾ ਜਾਂ ਮਾਲੀ ਫ਼ਾਇਦਾ ਚੁੱਕਣ ਦੇ ਇਲਜ਼ਾਮ “ਸਬੂਤ ਨਾਲ ਸਿੱਧ ਹੋਏ ਹਨ”, ਜੇ ਤੁਸੀਂ ਸਿੱਟੇ ਨਾਲ ਸਹਿਮਤ ਨਹੀਂ ਹੋ, ਤਾਂ ਤੁਸੀਂ ਸੁਣਵਾਈ ਲਈ ਬੇਨਤੀ ਕਰ ਸਕਦੇ ਹੋ। ਜੇ APS ਸੁਣਵਾਈ ਦੀ ਕਾਰਵਾਈ ਦੇ ਅਖ਼ੀਰ 'ਤੇ ਫ਼ੈਸਲਾ ਬਹਾਲ ਰੱਖਦੀ ਹੈ, ਤਾਂ ਤੁਹਾਡਾ ਨਾਂ ਰਜਿਸਟਰੀ ਵਿੱਚ ਲਿਖਿਆ ਜਾਏਗਾ।

ਰਜਿਸਟਰੀ 'ਤੇ ਹੋਣ ਦਾ ਮਤਲਬ ਹੈ ਕਿ ਤੁਸੀਂ ਅਜਿਹੀ ਕਿਸੀ ਵੀ ਥਾਂ 'ਤੇ ਕੰਮ ਜਾਂ ਵਾਲੰਟੀਅਰ ਨਹੀਂ ਕਰ ਸਕਦੇ, ਜਿੱਥੇ ਕਮਜ਼ੋਰ ਬਾਲਗ਼ਾਂ ਜਾਂ ਬੱਚਿਆਂ ਦਾ ਤੁਹਾਡੇ ਨਾਲ ਬਿਨਾ ਨਿਗਰਾਨੀ ਵਾਲਾ ਸੰਪਰਕ ਹੋ ਸਕਦਾ ਹੈ। ਇਸ ਸਮੇਂ ਤੁਹਾਡਾ ਨਾਂ ਰਜਿਸਟਰੀ ਤੋਂ ਹਟਾਉਣ ਦਾ ਕੋਈ ਤਰੀਕਾ ਨਹੀਂ ਹੈ।

ਕੀ ਮੈਂ **APS** ਦੇ ਫ਼ੈਸਲੇ ਨੂੰ ਚੁਣੌਤੀ ਦੇ ਸਕਦਾ ਹਾਂ?

- ਜੇ APS ਫ਼ੈਸਲਾ ਕਰਦੀ ਹੈ ਕਥਿਤ ਘਟਨਾ ਸਬੂਤ ਨਾਲ ਸਿੱਧ ਨਹੀਂ ਹੋਈ ਜਾਂ ਕੋਈ ਫ਼ੈਸਲਾ ਨਹੀਂ ਕੀਤਾ ਗਿਆ, ਤਾਂ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ।
- ਜੇ APS ਫ਼ੈਸਲਾ ਕਰਦੀ ਹੈ ਕਿ ਕਥਿਤ ਘਟਨਾ ਸਬੂਤ ਨਾਲ ਸਿੱਧ ਹੋਈ ਹੈ ਅਤੇ ਤੁਸੀਂ ਸਹਿਮਤ ਨਹੀਂ ਹੋ, ਤਾਂ ਤੁਸੀਂ ਸੁਣਵਾਈ ਦੀ ਬੇਨਤੀ ਕਰ ਸਕਦੇ ਹੋ। APS ਦਾ ਪੱਤਰ ਤੁਹਾਨੂੰ ਦੱਸੇਗਾ, ਕਿਵੇਂ।

ਸੁਣਵਾਈ ਲਈ ਬੇਨਤੀ ਕਰਨ ਵਾਸਤੇ, ਤੁਹਾਨੂੰ ਡਾਕ ਰਾਹੀਂ ਜਾਂ ਨਿਜੀ ਤੌਰ 'ਤੇ ਵਿਭਾਗ ਦੇ ਨੋਟਿਸ ਦਾ ਪੱਤਰ ਤਾਮੀਲ ਕੀਤੇ ਜਾਣ ਦੀ ਤਾਰੀਖ ਤੋਂ ਬਾਅਦ ਤੁਹਾਡੇ ਕੋਲ **30** ਵੇਂ ਕੈਲੰਡਰ ਦਿਨ ਤੱਕ ਸਿਰਫ਼ ਸ਼ਾਮੀਂ **5:00** ਵਜੇ ਤੱਕ ਜੇ ਵੀ ਪਹਿਲਾਂ ਹੁੰਦਾ ਹੈ, ਦਾ ਸਮਾਂ ਹੁੰਦਾ ਹੈ।

ਹੋਰ ਜਾਣਕਾਰੀ ਲਈ

ਤੁਸੀਂ APS ਬਾਰੇ <https://www.dshs.wa.gov/altsa/adult-protective-services-aps> 'ਤੇ ਆਨਲਾਈਨ ਹੋਰ ਜਾਣਕਾਰੀ ਲੈ ਸਕਦੇ ਹੋ।